
BBC LEARNING ENGLISH

English Expressions

To go around in circles



This is not a word-for-word transcript

ਰਾਜਵੀਰ

ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੋਅ ਇਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ 'to go around in circles, 'ਮਤਲਬ ਚੱਕਰ ਬਣਾਕੇ ਘੁੰਮੀ ਜਾਣਾ', ਹਾਂ ਇਸ ਸੰਬੰਧੀ ਗੱਲ ਕਰਾਂਗੇ। ਤੁਹਾਡੇ ਮੁਤਾਬਿਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ।

ਰੋਬ ਅਤੇ ਫੇਫੇ ਦੀ ਗੱਲਬਾਤ ਸੁਣੋ। ਰੋਬ ਨੇ ਫੇਫੇ ਨੂੰ ਹਵਾਈ ਅੱਡੇ ਤੱਕ ਨਾਲ ਜਾਣ ਦੀ ਪੇਸ਼ਕਸ਼ ਕੀਤੀ ਕਿਉਂਕਿ ਉੱਥੇ ਪਾਰਕਿੰਗ ਨੂੰ ਕਾਫ਼ੀ ਸਮਾਂ ਲੱਗਦਾ ਹੈ। ਕੀ ਉਹਨਾਂ ਦਾ ਹਵਾਈ ਅੱਡੇ ਤੱਕ ਦਾ ਸਫ਼ਰ ਚੰਗਾ ਰਿਹਾ? ਰੋਬ ਜਾ ਕਿੱਥੇ ਰਿਹਾ ਹੈ? ਚਲੇ ਸੁਣੋ ਅਤੇ ਪਤਾ ਕਰੋ।

Feifei

Thanks for offering to drive me to the airport Rob.

Rob

No problem Feifei. It takes forever on the bus, so I thought I would save you some time.

Feifei

Thanks, but do you actually know the way to the airport?

Rob

Yes of course, why are you asking?

Feifei

It's just we seem to be going round and round this roundabout. Rob, shouldn't you take that turning there?

Rob

No! That's where we just came from. Maybe it's this one... no, that can't be right.

ਰਾਜਵੀਰ

ਰੋਬ ਫ਼ੇਫੇ ਨੂੰ ਕਿੱਥੇ ਲਿਜਾ ਰਿਹਾ ਹੈ? ਹਾਂ, ਉਹ ਹਵਾਈ ਅੱਡੇ ਜਾ ਰਹੇ ਹਨ। ਤੁਹਾਨੂੰ ਕੀ ਲੱਗਦਾ ਉਸਨੂੰ ਰਸਤਾ ਪਤਾ ਹੈ? ਚਲੇ ਸੁਣਦੇ ਹਾਂ ਹੋ ਕੀ ਰਿਹਾ ਹੈ।

Feifei

Rob! We're going round in circles!

Rob

Hmmm...

Feifei

We aren't getting anywhere! Come on Rob, I'm going to miss my flight.

Rob

Well done Feifei, you've just explained today's phrase – 'go round in circles' – although it's nothing to do with driving. If you do something for a long time without achieving any results and you always come back to the same problem, then you can describe the situation as 'going round in circles'.

ਰਾਜਵੀਰ

ਰੋਬ ਉਸੇ ਜਗ੍ਹਾ ਬਾਰ ਬਾਰ ਘੁੰਮ ਰਿਹਾ ਹੈ ਜਿਸ ਵਜ੍ਹਾ ਨਾਲ ਫ਼ੇਫੇ ਅਤੇ ਰੋਬ ਇਕੋ ਥਾਂ ਉੱਤੇ ਹੀ ਗੋਲ ਚੱਕਰ ਕੱਢੀ ਜਾ ਰਹੇ ਹਨ ਮਤਲਬ ਉਹ ਕਿਸੇ ਥਾਂ ਪਹੁੰਚਣ ਦੀ ਬਜਾਏ 'going round in circles' ਕਰ ਰਹੇ ਹਨ। ਜਿਵੇਂ ਜੇ ਆਪਾਂ ਕਿਸੇ ਚੱਕਰ ਦੇ ਇਰਦ-ਗਿਰਦ ਘੁੰਮਦੇ ਰਹੀਏ ਤਾਂ ਅਸੀਂ ਬਾਰ ਬਾਰ ਉਸੇ ਥਾਂ 'ਤੇ ਹੀ ਆਉਂਦੇ ਰਹਾਂਗੇ ਜਿਥੋਂ ਸ਼ੁਰੂ ਕੀਤਾ ਸੀ ਅਤੇ ਕਿਤੇ ਵੀ ਪਹੁੰਚ ਨਹੀਂ ਪਾਵਾਂਗੇ। ਇਹ ਹਰ ਕੰਮ ਉੱਤੇ ਲਾਗੂ ਹੁੰਦਾ ਹੈ ਜੇ ਤੁਸੀਂ ਕੋਈ ਵਿਸ਼ੇਸ਼ ਕੰਮ ਕਰਨਾ ਹੋਵੇ ਪਰ ਉਸ ਵਿੱਚ ਅੱਗੇ ਵੱਧਣ ਦੀ ਬਜਾਏ ਤੁਸੀਂ ਇਕੋ ਚੀਜ਼ ਹੀ ਬਾਰ ਬਾਰ ਕਰਦੇ ਜਾਈਏ ਤਾਂ ਵੀ ਅਸੀਂ ਇਹ ਇਜ਼ਹਾਰ ਇਸਤੇਮਾਲ ਕਰਾਂਗੇ।

ਸੁਣੋ ਅਤੇ ਪਤਾ ਕਰੋ ਅਸੀਂ ਸ਼ਬਦਾਂ 'round' ਅਤੇ 'in' ਨੂੰ ਕਿਸ ਤਰ੍ਹਾਂ ਜੋੜਦੇ ਹਾਂ। ਕਿਵੇਂ ਕਹਿੰਦੇ ਹਾਂ 'round in circles' ਇਸ ਵਿੱਚ ਦੋ ਸ਼ਬਦਾਂ ਨੂੰ ਜੋੜ ਕੇ ਬੋਲਿਆ ਜਾਂਦਾ ਹੈ ਜਿਵੇਂ 'roundin'।

ਰੋਬ ਅਤੇ ਫ਼ੇਫੇ ਦੀ ਗੱਲਬਾਤ ਸੁਣਨ ਤੋਂ ਪਹਿਲਾਂ ਚਲੇ ਇਸ ਸੰਬੰਧੀ ਕੁਝ ਉਦਾਹਰਣਾਂ ਸੁਣਦੇ ਹਾਂ।

Examples

The politicians talked for hours but they couldn't come to an agreement; they were just going round in circles.

I've been going round in circles trying to find the right person to talk to about getting a refund on my ticket but with no success. I give up!

Because we didn't have the data from the survey, we went round in circles discussing the same old problems.

Feifei

So 'going round in circles' means not getting anywhere – and Rob, we're not getting anywhere today – and I need to get to the airport.

Rob

Ok, don't panic. It's definitely... errr... this way.

Feifei

Careful!

Rob

Now you see, we're not going round in circles. We're going in the right direction... we're on the right road... we're making progress.

Feifei

At last we're making progress! No more going round in circles.

Rob

Oh no... hold on...

Feifei

What is it Rob?

Rob

Another roundabout! Which way now?

Feifei

Hmm, take my advice: if you don't want to go round in circles, get organised: take the bus!

Rob

Sorry Feifei. There's another flight tomorrow.

ਰਾਜਵੀਰ

ਫੇਫੇ ਦੀ ਬੱਸ ਛੁੱਟ ਗਈ ਕਿਉਂਕਿ ਰੋਬ ਕਰ ਰਿਹਾ ਹੈ, 'going round in circles'। ਉਮੀਦ ਹੈ ਫੇਫੇ ਦੀ ਫਲਈਟ ਨਹੀਂ ਛੁੱਟੇਗੀ। ਚਲੋ ਅਸੀਂ ਵੀ ਅੱਜ ਦੀ ਗੱਲਬਾਤ ਇਥੇ ਹੀ ਖਤਮ ਕਰਦੇ ਹਾਂ। ਹੋਰ ਨਵੇਂ 'English Expressions' ਸਿੱਖਣ ਲਈ ਸਾਡੇ ਨਾਲ ਫੋਰ ਜੁੜੋ। ਬਾਏ।